

ਗੁਜਰਾਤ ਦਾ ਭੁਚਾਲ ਅਤੇ ਰਾਹਤ ਦਾ ਕੰਮ

ਗੁਜਰਾਤ ਦੋ ਭੁਚਾਲ ਨੇ ਜਿਹੜਾ ਨੁਕਸਾਨ ਕਰਨਾ ਸੀ, ਉਹ ਕਰ ਦਿੱਤਾ ਹੈ। ਇਹ ਕੁਦਰਤ ਦੀ ਆਫ਼ਤ ਸੀ। ਹੁਣ ਜਿਹੜੀ ਗੱਲ ਮਹੱਤਤਾ ਵਾਲੀ ਹੈ, ਉਹ ਇਹ ਹੈ ਕਿ ਪੀੜੜਤਾ ਲਈ ਰਾਹਤ ਦਾ ਕੰਮ ਕਿਸ ਤਰ੍ਹਾਂ ਸੁਹਿਰਦੜਾ ਨਾਲ ਕੀਤਾ ਜਾਂਦਾ ਹੈ। ਸਾਰੀ ਕੰਮ ਅੱਗੇ ਇਹ ਇੱਕ ਚੁਣੌਤੀ ਹੈ। ਮੀਡੀਆ ਵਾਂ ਹੁਣ ਵੱਡਾ ਛਰਜ਼ ਬਣਦਾ ਹੈ ਕਿ ਇਹਦੇ ਬਾਰੇ ਪੂਰਾ ਧਿਆਨ ਦੇਵੇ ਕਿ ਰਾਹਤ ਦਾ ਕੰਮ ਕਿਸ ਤਰ੍ਹਾਂ ਹੋ ਰਿਹਾ ਹੈ? ਲੋਕਾਂ ਨੂੰ ਇਸ ਬਾਰੇ ਜਾਣਕਾਰੀ ਦੇਣੀ ਜ਼ਰੂਰੀ ਹੈ। ਇਥੋਂ ਹੁਣ ਉਹਨਾਂ ਸਾਰੀਆਂ ਘਾਟਾਂ ਦਾ ਪਤਾ ਲੱਗਣਾ ਹੈ, ਜਿਹੜੀਆਂ ਇਸ ਤਰ੍ਹਾਂ ਹੁਕੂਮਤ ਕਰਕੇ ਹੋਂਦੇ ਵਿੱਚ ਆ ਗਈਆਂ ਹਨ।

ਰਾਹਤ ਲਈ ਜਿਹੜੇ ਕੰਮ ਮਹੱਤਤਾ ਰੱਖਦੇ ਹਨ, ਉਹ ਹਨ : ਢਹਿ-ਢੇਰੀ ਹੋ ਗਏ ਸ਼ਹਿਰਾਂ ਦਾ ਮੁੜ ਵਸੇਬਾ ਕਿਸ ਤਰ੍ਹਾਂ ਹੁੰਦਾ ਹੈ? ਯਤੀਮ ਹੋ ਗਏ ਬੱਚਿਆਂ ਦੀ ਪਾਲਣਾ ਕਿਸ ਤਰ੍ਹਾਂ ਹੁੰਦੀ ਹੈ? ਬੋਸ਼ਾਗਾ ਲੋਕਾਂ ਨੂੰ ਸਹਾਗਾ ਕਿਸ ਤਰ੍ਹਾਂ ਦਿੱਤਾ ਹੈ? ਹੁਣ ਇਹੋ ਹੀ ਸਰਕਾਰ ਦਾ ਇਮਤਿਹਾਨ ਹੈ। ਹੇਠਾਂ ਮੁੜਕਾਂ ਦੀਆਂ ਬੜੀਆਂ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਹਨ। ਜਾਪਾਨ ਵਿੱਚ ਭੁਚਾਲ ਆਉਣੇ ਇੱਕ ਆਮ ਜਿਹੀ ਗੱਲ ਹੈ। ਉਹਨਾਂ ਨੇ ਰਾਹਤ ਬਾਰੇ ਕੌਮੀ ਨੀਤੀ ਬਣਾਈ ਹੋਈ ਹੈ। ਰਾਹਤ ਦੀ ਮਸ਼ੀਨਰੀ ਫੇਰੀ ਹਰਕਤ ਵਿੱਚ ਆ ਜਾਂਦੀ ਹੈ। ਪੀੜੜਤ ਲੋਕਾਂ ਦਾ ਮੁੜ ਵਸੇਬਾ ਕਰਕੇ ਉਹਨਾਂ ਨੂੰ ਜਿੰਦਗੀ ਦੀ ਲੀਹ 'ਤੇ ਬਨੌਰ ਕਿਸੇ ਦੇ ਲੈ ਆਇਆ ਜਾਂਦਾ ਹੈ। ਭਾਵੇਂ ਆਪਣੀ ਸਰਕਾਰ ਕੱਲੇ ਚੁਸਤੀ ਦੀ ਉਮੀਦ ਤਾਂ ਨਹੀਂ ਕੀਤੀ ਜਾ ਸਕਦੀ, ਪਰ ਇਹੋ ਵੇਲਾ ਇਸ ਮੁਲਾਂਕਣ ਦਾ ਵੀ ਹੈ ਕਿ ਅਸੀਂ ਜਿਸ ਸਿਸਟਮ ਬੱਲੇ ਜੀਅ ਰਹੇ ਹਾਂ, ਇਸ ਨੂੰ ਬਦਲਣ ਦੀ ਬਹੁਤ ਸਖ਼ਤ ਲੋੜ ਕਿਉਂ ਹੈ? ਕੌਮੀ ਇੱਖਲਾਕ ਦਾ ਪੱਧਰ ਕੀ ਹੈ?

ਇਹ ਤਾਂ ਸਪੱਸ਼ਟ ਹੈ ਕਿ ਹਮਦਰਦੀ ਅਤੇ ਕੁਦਨ ਦੀ ਕਮੀ ਨਹੀਂ ਹੋਵੇਗੀ। ਵਿਛੜ ਗਈਆਂ ਰੂਹਾਂ ਲੈਈ ਪ੍ਰਾਥਮਨਾਵਾਂ ਵੀ ਬੜੀਆਂ ਹੋਣਗੀਆਂ। ਇਸ ਕੰਮ ਲਈ ਮੰਦਿਰਾਂ, ਮਸਜਿਦਾਂ, ਗੁਰਦੁਆਰਿਆਂ ਜਾਂ ਗਿਰਜਿਆਂ ਦੀ ਹਿੱਦੇਸਤਾਨ ਵਿੱਚ ਘਾਟ ਨਹੀਂ। ਇਹੋ ਜਿਹੜੀਆਂ ਵੀ ਖ਼ਬਰਾਂ ਆਂ ਰਹੀਆਂ ਹਨ ਕਿ ਹਿੱਦੇਸਤਾਨ ਵਿੱਚ ਬੋਈਮਾਨੀ, ਝੂਠ ਅਤੇ ਭਿਸਟਾਚਾਰ ਜਿਹੜਾ ਵੱਧ ਗਿਆ ਹੈ, ਰੱਬ ਨੇ ਸਜ਼ਾ ਦੇ ਤੌਰ 'ਤੇ ਕਹਿਰ ਢਾਇਆ ਹੈ। ਉਝ ਇਸ ਦਲੀਲ ਨੂੰ ਜੱਕਰ ਮੰਨ ਲਿਆ ਜਾਏ ਤਾਂ ਇਹ ਕਹਿਰ ਦਿੱਲੀ 'ਤੇ

ਡਿੱਗਣਾ ਚਾਹੀਦਾ ਸੀ, ਜਿਹੜਾ ਝੂਠ, ਭਿਸਟਾਚਾਰ ਦਾ ਗੜ੍ਹ ਕਿਹਾ ਜਾ ਸਕਦਾ ਹੈ। ਕਰਨਾਟਕ ਦੇ ਇੱਕ ਇਸਾਈ ਮੰਤਰੀ ਨੇ ਇਹ ਟੱਪਣੀ ਦੇ ਦਿੱਤੀ ਹੈ ਕਿ ਗੁਜਰਾਤ ਵਿੱਚ ਬਾਜ਼ਾ ਦੀ ਸਰਕਾਰ ਹੈ। ਗੁਜਰਾਤ 'ਚ ਇਹਦੇ

ਪੈਰੋਗਾਰਾਂ ਨੇ ਜਿਹੜਾ ਈਸਾਈਆਂ, ਤੇ ਜ਼ਬਰ ਕੀਤਾ ਹੈ, ਰੱਬ ਨੇ ਉਹਨਾਂ ਨੂੰ ਇਹਦੀ ਸਜ਼ਾ ਦਿੱਤੀ ਹੈ। ਉਸ ਕਰਨਾਟਕ ਦੇ ਮੰਤਰੀ ਦਾ ਮੰਤਰੀ ਮੰਡਲ ਤੋਂ ਅਸਤੀਫ਼ਾ ਲੈ ਲਿਆ ਗਿਆ ਹੈ, ਕਿਉਂਕਿ ਉਹਨੇ ਇਹ ਬੇਹੁਦਾ ਗੱਲ ਕੀਤੀ ਹੈ। ਬੇਹੁਦਾ ਗੱਲਾਂ ਵੈਸੇ ਇਸ ਮੁਲਕ ਵਿੱਚ ਆਮ ਵਰਤਾਗਾ ਹੈ। ਇਹ ਕੋਈ ਨਵੀਂ ਗੱਲ ਨਹੀਂ। ਇਹ

ਜਾਣੀ ਹੋਈ ਗੱਲ ਹੈ ਕਿ ਭੁਚਾਲ ਕੁਦਰਤ ਦੇ ਵਰਤਾਗਿਆਂ ਵਿੱਚ ਇੱਕ ਵਰਤਾਗਾ ਹੈ। ਇਹਦੇ ਸਾਰੇ ਅਮਲ ਬਾਰੇ ਹੁਣ ਪੂਰੀ ਜਾਣਕਾਰੀ ਹੈ। ਸਾਇਸਦਾਨਾਂ ਦਾ ਇਹ ਵੀ ਦਾਅਵਾ ਹੈ ਕਿ

ਇਹਦੇ ਬਾਰੇ ਪੇਸ਼ਨਗੋਈ ਵੀ ਕੋਈ ਮੁਸ਼ਕਿਲ ਨਹੀਂ।

ਪੈਰ ਅਸੀਂ ਗੱਲ ਰਾਹਤ ਦੀ ਕਰ ਰਹੇ ਹਾਂ। ਭੁਚਾਲ ਆਇਆ ਹੈ। ਬੜੀ ਭਿਆਨਕ ਤਬਾਹੀ ਹੋਈ ਹੈ। ਲੱਖ ਦੇ ਕਰੀਬ ਲੋਕ ਮਲਬੇ ਥੱਲੇ ਦੱਬ ਗਏ ਹਨ। ਜਿਹੜੇ ਬਚੇ ਹਨ, ਉਹਨਾਂ ਲਈ ਕੰਮ ਨੇ ਕੁੱਝ ਕਰਨਾ ਹੈ। ਰਾਹਤ ਦੇ ਕੰਮ 'ਚ ਅਰਥਾਂ ਦਾ ਖੁਰਚ ਹੈ। ਬਾਹਰਲੇ ਦੇਸ਼ਾਂ 'ਚੋਂ ਵੀ ਮੱਦਦ ਆਏਗੀ। ਲੋਕ ਵੀ ਸਰਦਾ-ਪੁੱਜਦਾ ਹਿੱਸਾ ਪਾਉਣਗੇ। ਸਰਕਾਰ ਵੀ ਬੱਜਟ ਵਿੱਚੋਂ ਪੂਰਾ ਹਿੱਸਾ ਪਾਏਗੀ। ਪਰ ਰਾਹਤ ਦੇ ਕੰਮ ਦੀ ਪਹਿਰੇਦਾਰੀ ਕੋਣ ਕਰੇਗਾ? ਇਸ ਪ੍ਰਸੰਗ ਵਿੱਚ ਮੀਡੀਆ ਦੀ ਗੱਲ ਮੈਂ ਪਹਿਲਾਂ ਹੀ ਕੀਤੀ ਹੈ। ਇਸਤੋਂ ਅੱਗੇ ਇਹ ਅਵਾਮੀ ਜਥੇਬੰਦੀਆਂ ਦਾ ਕੰਮ ਬਣਦਾ ਹੈ ਕਿ ਉਹ ਆਪਣੀਆਂ ਸੁਹਿਰਦੇ ਸੇਵਾਵਾਂ ਪੇਸ਼ ਕਰਨ। ਪਿਛੇ ਨਾ ਰਹਿਣ। ਬੰਗਾਲ ਦਾ ਕਾਲ ਜਦੋਂ 1943 ਵਿੱਚ ਪਿਆ ਤਾਂ ਪੰਜਾਬ ਤੋਂ ਵਾਲੋਂਟੀਅਰਾਂ ਦਾ ਜਥਾ ਗਿਆ ਸੀ। ਵਿਮਲਾ ਡਾਂਗ ਉਹਨਾਂ ਵਿੱਚ ਸ਼ਾਮਿਲ ਸੀ। ਬਾਬਾ ਨੌਜਵਾਨ ਸਿੰਘ ਭਕਨਾ ਨੇ ਆਪਣੀਆਂ ਯਾਦਾਂ ਵਿੱਚ ਇਹਦਾ ਜ਼ਿਕਰ ਵੀ ਕੀਤਾ ਹੈ। ਪੀੜੜਤਾਂ ਦੀ ਪੀੜੜ ਨੂੰ ਉਹਨਾਂ ਨੇ ਘਟਾਇਆ। ਪਿੰਡ ਗਈਆਂ। ਆਪਣੀ ਜਥੇਬੰਦੀ ਦਾ ਨਾਂ ਵੀ ਰੋਸ਼ਨ ਕੀਤਾ। ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਆਰ ਐਸ ਐਸ ਵਾਲੇ ਇਮਾਨਦਾਰੀ ਨਾਲ ਇਹ ਕੰਮ ਕਰਨਗੇ। ਉਹਨਾਂ ਦੀ ਸੀਮਾ ਜੇਕਰ ਕੋਈ ਹੋ ਸਕਦੀ ਹੈ ਤਾਂ ਉਹ ਉਹਨਾਂ ਦੀ ਮੁਸਲਮਾਨ ਅਤੇ ਈਸਾਈ ਦੁਸ਼ਮਣੀ ਹੋ ਸਕਦੀ ਹੈ। ਪੈਸੇ ਵੱਲੋਂ ਉਹਨਾਂ ਦੀ ਇਮਾਨਦਾਰੀ 'ਤੇ ਕੋਈ ਸੱਕ ਨਹੀਂ ਕੀਤਾ ਜਾ ਸਕਦਾ। ਖੱਬੇ ਵਿਚਾਰਪਾਰਾ ਦੇ ਨਾਲ ਜੁੜਦੀਆਂ ਨੌਜਵਾਨ ਜਥੇਬੰਦੀਆਂ ਦਾ ਇਹ ਜ਼ਰੂਰੀ ਛਰਜ਼ ਬਣਦਾ ਹੈ ਕਿ ਉਹ ਕਿਸੇ ਵੀ ਲਿਹਾਜ਼ ਨਾਲ ਪਿਛੇ ਨਾ ਰਹਿਣ।

ਰਾਹਤ ਦੇ ਕੰਮ ਵਿੱਚ ਲੋੜੀਂਦੀ ਪਹਿਰੇਦਾਰੀ ਕਰਕੇ ਵੱਧ ਤੋਂ ਵੱਧ ਪੀੜੜਤ ਲੋਕਾਂ ਦੀ ਪੀੜੜ ਨੂੰ ਘਟਾਉਣ ਵਿੱਚ ਉਹਨਾਂ ਦਾ ਯੋਗਦਾਨ ਅੱਜ ਸਮੇਂ ਦੀ ਲੋੜੀਂ ਹੈ। ਇਹ ਅਵਾਮੀ ਜਥੇਬੰਦੀਆਂ ਦੇ ਵਕਾਰ ਦੀ ਵੀ ਗੱਲ ਹੈ।



ਗੁਰਸ਼ਰਨ ਸਿੰਘ

ਪਹਿਰੇਦਾਰੀ ਕਰਕੇ ਵੱਧ ਤੋਂ ਵੱਧ ਪੀੜੜਤ ਲੋਕਾਂ ਦੀ ਪੀੜੜ ਨੂੰ ਘਟਾਉਣ ਵਿੱਚ ਉਹਨਾਂ ਦਾ ਯੋਗਦਾਨ ਅੱਜ ਸਮੇਂ ਦੀ ਲੋੜੀਂ ਹੈ। ਇਹ ਅਵਾਮੀ ਜਥੇਬੰਦੀਆਂ ਦੇ ਵਕਾਰ ਦੀ ਵੀ ਗੱਲ ਹੈ।